

# ਸਕੋਰਕਾਰਡ (Scorecard) ਦਾ ਪਰਿਚੈ



ਵਿਕਟੋਰੀਆ ਦਾ ਰਿਹਾਇਸ਼ੀ ਕੁਸ਼ਲਤਾ ਸਕੋਰਕਾਰਡ (Victorian Residential Efficiency Scorecard) [ਸਕੋਰਕਾਰਡ (Scorecard)] ਇੱਕ ਖਾਸ ਪ੍ਰੋਗ੍ਰਾਮ ਹੈ ਜੋ ਤੁਹਾਡੇ ਘਰ ਲਈ ਊਰਜਾ ਰੇਟਿੰਗ ਪ੍ਰਦਾਨ ਕਰਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿ ਫ੍ਰਿੱਜ ਜਾਂ ਵਾਸ਼ਿੰਗ ਮਸ਼ੀਨ ਦੀ ਸਟਾਰ ਰੇਟਿੰਗ ਹੁੰਦੀ ਹੈ, ਸਕੋਰਕਾਰਡ ਰੇਟਿੰਗ ਇਹ ਦਰਸਾਉਂਦੀ ਹੈ ਕਿ ਤੁਹਾਡੇ ਘਰ ਦੇ ਵੱਖ-ਵੱਖ ਭਾਗਾਂ ਦੁਆਰਾ ਕਿੰਨੀ ਊਰਜਾ ਦੀ ਵਰਤੋਂ ਕੀਤੀ ਜਾ ਰਹੀ ਹੈ।


ਸਕੋਰਕਾਰਡ (Scorecard) ਸਟਾਰ ਰੇਟਿੰਗ ਪ੍ਰੋਗ੍ਰਾਮ ਆਸਟ੍ਰੇਲੀਆ ਵਿੱਚ ਅਜਿਹਾ ਪਹਿਲਾ ਪ੍ਰੋਗ੍ਰਾਮ ਹੈ। ਮੁਲਾਂਕਣ ਤੁਹਾਡੇ ਘਰ ਲਈ ਖਾਸ ਤੌਰ 'ਤੇ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਮੁਲਾਂਕਣ ਕਰਤਾਵਾਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ।

ਸਟਾਰ ਰੇਟਿੰਗ ਸਮਝਣ ਵਿੱਚ ਆਸਾਨ ਸਨੈਪਸ਼ਾਟ (ਖੁਲਾਸਾ) ਪ੍ਰਦਾਨ ਕਰਦੀ ਹੈ ਕਿ ਤੁਹਾਡਾ ਘਰ ਵਿਕਟੋਰੀਆ ਦੇ ਠੰਢੇ ਅਤੇ ਗਰਮ ਮੌਸਮ ਦਾ ਸਾਮ੍ਹਣਾ ਕਿਵੇਂ ਕਰਦਾ ਹੈ। ਇਸ ਨਾਲ ਤੁਹਾਨੂੰ ਆਪਣੇ ਘਰ ਦੀ ਊਰਜਾ ਦੀ ਵਰਤੋਂ ਦੀ ਤੁਲਨਾ ਤੁਹਾਡੇ ਵਰਗੇ ਹੋਰ ਘਰਾਂ ਨਾਲ ਕਰਨ ਵਿੱਚ ਸਹਾਇਤਾ ਮਿਲਦੀ ਹੈ ਅਤੇ ਤੁਸੀਂ ਛੇਤੀ ਹੀ ਇਹ ਵੇਖ ਲੈਂਦੇ ਹੋ ਕਿ ਤੁਸੀਂ ਬਿੱਲਾਂ ਵਿੱਚੋਂ ਪੈਸੇ ਦੀ ਬਚਤ ਕਿਵੇਂ ਕਰ ਸਕਦੇ ਹੋ।

## ਸਕੋਰਕਾਰਡ (Scorecard) ਮੁਲਾਂਕਣ ਹੇਠਾਂ ਦਿੱਤੇ ਤਰੀਕਿਆਂ ਨਾਲ ਤੁਹਾਡੀ ਮਦਦ ਕਰ ਸਕਦੇ ਹਨ:

- ਤੁਹਾਡੇ ਘਰ ਵਿੱਚ ਊਰਜਾ ਦੀ ਲਾਗਤ ਘੱਟ ਕਰਨ ਲਈ ਸੁਧਾਰਾਂ ਦਾ ਸੁਝਾਅ ਦੇ ਕੇ
- ਗਰਮੀਆਂ ਵਿੱਚ ਤੁਹਾਡੇ ਆਰਾਮ ਅਤੇ ਸਿਹਤ ਦੀ ਸੁਰੱਖਿਆ ਕਰਨ ਲਈ ਗਰਮ ਮੌਸਮ ਦੀ ਰੇਟਿੰਗ ਅਤੇ ਸੁਧਾਰਾਂ ਦੇ ਵਿਕਲਪ ਪ੍ਰਦਾਨ ਕਰਕੇ।

ਆਪਣੇ ਸਕੋਰਕਾਰਡ (Scorecard) ਮੁਲਾਂਕਣ ਲਈ ਸਾਈਨ-ਅੱਪ ਕਰਨ ਲਈ, [help.scorecard@delwp.vic.gov.au](mailto:help.scorecard@delwp.vic.gov.au) ਤੇ ਈਮੇਲ ਜਾਂ **136 186** ਤੇ ਫੋਨ ਕਰੋ।



# ਸਕੋਰਕਾਰਡ (Scorecard) ਦਾ ਪਰਿਚੈ

## ਤੁਹਾਡੇ ਘਰ ਦੇ ਲਈ ਊਰਜਾ ਸਟਾਰ ਰੇਟਿੰਗ

ਸਕੋਰਕਾਰਡ (Scorecard) ਤੁਹਾਡੇ ਘਰ ਦੇ ਲਈ ਇੱਕ ਤੋਂ ਦਸ ਦੇ ਪੈਮਾਨੇ ਉੱਤੇ ਊਰਜਾ ਸਟਾਰ ਰੇਟਿੰਗ ਪ੍ਰਦਾਨ ਕਰਦਾ ਹੈ। ਵੱਧ ਸਟਾਰ ਰੇਟਿੰਗ ਦਾ ਮਤਲਬ ਹੈ ਕਿ ਘੱਟ ਸਟਾਰ ਰੇਟਿੰਗ ਵਾਲੇ ਘਰਾਂ ਦੀ ਤੁਲਨਾ ਵਿੱਚ ਤੁਹਾਡਾ ਘਰ ਘੱਟ ਊਰਜਾ ਦੀ ਵਰਤੋਂ ਕਰੇਗਾ, ਅਤੇ ਇਸਦਾ ਸੰਚਾਲਨ ਕਰਨ ਵਿੱਚ ਘੱਟ ਖਰਚਾ ਆਵੇਗਾ।

ਇਸ ਲਈ ਜਿੰਨ੍ਹਾਂ ਘਰਾਂ ਦੀ ਸਟਾਰ ਰੇਟਿੰਗ ਵੱਧ ਆਉਂਦੀ ਹੈ, ਉਹ ਆਪਣਾ ਬਿਜਲੀ ਦਾ ਬਿਲ ਔਸਤਨ ਘਰ ਤੋਂ ਘੱਟ ਹੋਣ ਦੀ ਉਮੀਦ ਕਰ ਸਕਦੇ ਹਨ।

ਇਸ ਵੇਲੇ, ਔਸਤਨ ਵਿਕਟੋਰੀਆ ਦੇ ਘਰਾਂ ਨੂੰ ਤਿੰਨ-ਸਟਾਰ ਦੀ ਰੇਟਿੰਗ ਪ੍ਰਾਪਤ ਹੈ, ਇਸ ਲਈ ਆਮ-ਤੌਰ 'ਤੇ ਸਸਤੇ ਅਤੇ ਸਧਾਰਨ ਤਰੀਕੇ ਹੁੰਦੇ ਹਨ ਜਿਸ ਦੇ ਨਾਲ ਤੁਸੀਂ ਆਪਣੇ ਘਰ ਦੀ ਰੇਟਿੰਗ ਵਧਾ ਸਕਦੇ ਹੋ ਅਤੇ ਆਪਣੇ ਬਿਜਲੀ ਦੇ ਬਿੱਲਾਂ ਨੂੰ ਘਟਾ ਸਕਦੇ ਹੋ।

## ਆਪਣੇ ਮੁਲਾਂਕਣ ਲਈ ਕੀ ਉਮੀਦ ਕਰਨੀ ਚਾਹੀਦੀ ਹੈ

ਮਾਨਤਾ-ਪ੍ਰਾਪਤ ਮੁਲਾਂਕਣ ਕਰਤਾ ਘਰੇ ਆ ਕੇ ਪੂਰਾ ਮੁਲਾਂਕਣ ਕਰਨ ਲਈ ਤੁਹਾਡੇ ਘਰ ਆਵੇਗਾ। ਉਹ ਇਨ੍ਹਾਂ ਖੇਤਰਾਂ ਨਾਲ ਸੰਬੰਧਿਤ ਅੰਕੜੇ ਇੱਕਠਾ ਕਰੇਗਾ: ਨਿਰਮਾਣ-ਸਮੱਗਰੀ, ਤੁਹਾਡਾ ਪਾਣੀ ਗਰਮ ਕਰਨ ਵਾਲਾ ਸਿਸਟਮ, ਗਰਮ ਕਰਨ ਵਾਲਾ, ਠੰਢਾ ਕਰਨ ਵਾਲਾ, ਰੋਸ਼ਨੀ ਅਤੇ ਕੋਈ ਦੋਬਾਰਾ ਵਰਤੇ ਜਾਣ ਵਾਲਾ ਊਰਜਾ ਸਰੋਤ।

ਮੁਲਾਂਕਣ ਦੀ ਸਮਾਪਤੀ ਤੇ, ਮੁਲਾਂਕਣ ਕਰਤਾ ਤੁਹਾਡੇ ਘਰ ਦੀ ਸਟਾਰ ਰੇਟਿੰਗ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ ਅਤੇ ਤੁਹਾਨੂੰ ਤੁਹਾਡਾ ਸਕੋਰਕਾਰਡ (Scorecard) ਦਿਖਾਏਗਾ। ਸਰਟੀਫਿਕੇਟ ਗੁਣਵੱਤਾ ਜਾਂਚ ਪੂਰੀ ਕੀਤੇ ਜਾਣ ਬਾਅਦ ਤੁਹਾਨੂੰ ਬਾਅਦ ਵਿੱਚ ਵੀ ਭੇਜਿਆ ਜਾਵੇਗਾ।

## ਤੁਹਾਡਾ ਸਰਟੀਫਿਕੇਟ:

- 10 ਵਿੱਚੋਂ ਪ੍ਰਾਪਤ ਤੁਹਾਡੇ ਘਰ ਦੀ ਸਟਾਰ ਰੇਟਿੰਗ ਨੂੰ ਦਰਸਾਉਂਦਾ ਹੈ
- ਤੁਹਾਡੇ ਘਰ ਦੇ ਵੱਖ-ਵੱਖ ਤੱਤਾਂ ਨੂੰ ਰੇਟਿੰਗ ਦਿੰਦਾ ਹੈ, ਜਿਵੇਂ ਕਿ ਇਮਾਰਤ ਅਤੇ ਮੁੱਖ ਉਪਕਰਨ
- ਗਰਮੀ ਦੇ ਮੌਸਮ ਵਿੱਚ ਤੁਹਾਡੇ ਘਰ ਦੇ ਪ੍ਰਦਰਸ਼ਨ ਨੂੰ ਰੇਟਿੰਗ ਦਿੰਦਾ ਹੈ

- ਤੁਹਾਡੇ ਘਰ ਦੀ ਊਰਜਾ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਵਿਹਾਰਿਕ ਵਿਕਲਪ ਪ੍ਰਦਾਨ ਕਰਦਾ ਹੈ।

## ਅਜਿਹੀ ਊਰਜਾ ਸੰਬੰਧੀ ਸਲਾਹ ਜਿਸਤੇ ਤੁਸੀਂ ਭਰੋਸਾ ਕਰ ਸਕਦੇ ਹੋ

ਇਹ ਪ੍ਰੋਗ੍ਰਾਮ ਪੂਰੇ ਵਿਕਟੋਰੀਆ ਵਿੱਚ ਭਾਗ ਲੈਣ ਵਾਲੀਆਂ ਲਾਭ-ਨਿਰਪੇਖ ਸੰਸਥਾਵਾਂ ਅਤੇ ਸਥਾਨਕ ਕੌਸਲਾਂ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਇਸ ਸੇਵਾ ਲਈ ਕੁਝ ਫੀਸ ਲੈਣਗੀਆਂ।

ਕੇਵਲ ਮਾਨਤਾ-ਪ੍ਰਾਪਤ ਮੁਲਾਂਕਣ ਕਰਤਾ ਹੀ ਸਕੋਰਕਾਰਡ ਮੁਲਾਂਕਣ ਪ੍ਰਦਾਨ ਕਰ ਸਕਦੇ ਹਨ। ਜੇਕਰ ਮੁਲਾਂਕਣ ਕਰਤਾ ਮਾਨਤਾ-ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਵਿਕਟੋਰੀਆ ਦੀ ਸਰਕਾਰ ਨੇ ਸਖਤ ਨਿਯੰਤਰਨ ਮਿਆਰ ਲਾਗੂ ਕੀਤੇ ਹਨ ਜਿਹੜੇ ਉਨ੍ਹਾਂ ਲਈ ਪੂਰੇ ਕਰਨੇ ਜ਼ਰੂਰੀ ਹਨ। ਤੁਸੀਂ ਸਕੋਰਕਾਰਡ ਵੈੱਬਸਾਈਟ ਉੱਤੇ ਇਹ ਮਿਆਰ ਵੇਖ ਸਕਦੇ ਹੋ।

ਪਹਿਲੇ ਮੁਲਾਂਕਣਕ ਰਤਾਵਾਂ ਨੇ ਮਈ 2017 ਵਿੱਚ ਮੁਲਾਂਕਣ ਕਾਰਜ ਸ਼ੁਰੂ ਕੀਤੇ ਸੀ। ਜਿਵੇਂ-ਜਿਵੇਂ ਸਾਲ ਦੇ ਦੌਰਾਨ ਵੱਧ ਮੁਲਾਂਕਣ ਕਰਤਾਵਾਂ ਨੂੰ ਮਾਨਤਾ ਪ੍ਰਾਪਤ ਹੋਵੇਗੀ, ਵਧੇਰੇ ਘਰ-ਪਰਿਵਾਰ ਪ੍ਰੋਗ੍ਰਾਮ ਤਕ ਪਹੁੰਚ ਪ੍ਰਾਪਤ ਕਰ ਸਕਣਗੇ।

## ਸਾਈਨ ਅੱਪ ਕਿਵੇਂ ਕਰੋ

ਆਪਣੀ ਰੁਚੀ ਰਜਿਸਟਰ ਕਰਨ ਲਈ, ਵੈੱਬਸਾਈਟ:

[www.victorianenergysaver.vic.gov.au/scorecard](http://www.victorianenergysaver.vic.gov.au/scorecard) ਵੇਖੋ।

ਤੁਸੀਂ **136 186** ਤੇ ਫੋਨ ਜਾਂ

[help.scorecard@delwp.vic.gov.au](mailto:help.scorecard@delwp.vic.gov.au) ਤੇ ਈਮੇਲ ਵੀ ਕਰ ਸਕਦੇ ਹੋ।